20th July 2023 IOLCP/CGC/2023

National Stock Exchange of India Ltd.

Exchange Plaza, Plot no. C/1, G Block, Bandra-Kurla Complex, Bandra (E)
Mumbai - 400 051

Security Symbol: IOLCP

BSE Limited

Phiroze Jeejeebhoy Towers, Dalal Street Mumbai- 400 001 Security Code: **524164**

Subject: Newspaper Advertisement

Dear Sir,

Pursuant to the Regulation 30 and 47 of the SEBI (Listing Obligations and Disclosure Requirements) Regulations, 2015, please find enclosed herewith copies of the newspaper advertisement titled 'Notice of the 36th Annual General Meeting and e-voting information' published on 20th July 2023, in Financial Express (English) Jansatta (Hindi) and Punjabi Jagran (Punjabi).

This is for your information and records.

Thanking You,

Yours faithfully,
For IOL Chemicals and Pharmaceuticals Limited

Abhay Raj Singh Vice President & Company Secretary

July 20, 2023 Place : Mumbal

For UFO Moviez India Limited Kavita Tha **Company Secretary**



IOL Chemicals and Pharmaceuticals Limited CIN: L24116PB1986PLC007030

Regd Office: Village & Post Office Handiaya, Fatehgarh Channa Road, Barnala, 148107, Punjab (India) Corporate Office: 85, Industrial Area 'A', Ludhiana-141003 (Punjab) Tel: +91-161-2225531-35, E-mail: contact@iolcp.com, Website : www.iolcp.com

NOTICE OF THE 36th ANNUAL GENERAL MEETING AND E-VOTING INFORMATION ETC.

NOTICE is hereby given that the 36th Annual General Meeting ("AGM") of the Members of IOL Chemicals and Pharmaceuticals Limited ("the Company") will be held on Thursday, 10th August 2023 at 11:30 AM (IST) through Video Conferencing ("VC") / Other Audio Visual Means ("OAVM") to transact the businesses as set out in the Notice of the AGM (the "AGM Notice") in compliance with all the applicable provisions of the Companies Act, 2013 ("the Act"), the Rules made thereunder and Securities and Exchange Board of India (Listing Obligations and Disclosure Requirements) Regulations, 2015 ("Listing Regulations") read with General Circular No. 14/2020 dated 8th April 2020; General Circular No. 17/2020 dated 13th April 2020; General Circular No. 20/2020 dated 5th May 2020; General Circular No. 20/2020 dated 5th May 2020; General Circular No. 02/2021 dated 13th January 2021; General Circular No. 21/2021 dated 14th December 2021, General Circular No. 2/2022 dated 5th May 2022 and General Circular No. 10/2022 dated 28th December, 2021, Sued by the Ministry of Corporate Affairs ("MCA") and Circular No. SEBVHO/ CFD/CMD1/CIR/P/2020/79 dated 12th May 2020; Circular No. SEBI/HO/CFD/CMD2/CIR/P/2021/11 dated 15th January 2021 and Circular No. SEBI/HO/CFD/CMD2/CIR/P/2022/62 dated 13th May 2022 read with SEBI/HO/CFD/PoD-2/P/CIR/2023/4 dated 5th January 2023 issued by the Securities and Exchange Board of India ("SEBI"). The circulars issued by SEBI & MCA are collectively referred to as the "Relevant Circulars".

In compliance with the Relevant Circulars, the AGM Notice and Annual Report for the financial year 2022-23 have been sent on 19th August 2023 to the Members of the Company whose e-mail addresses are registered with the Company/Depository Participant(s). The requirement of sending the physical copy of the AGM Notice and Annual Report to the members has been dispensed with vide above said Relevant Circulars. The aforesaid documents are also available on the Company's website at www.iolcp.com and on the website of the Stock Exchanges i.e. BSE Limited ("BSE") and National Stock Exchange of India Limited ("NSE") at www.bseindia.com and www.nseindia.com respectively. The AGM Notice is also available on the website of Central Depository Services (India) Limited ("CDSL") at www.evotingindia.com. The procedure for registration of email address by members whose email addresses are not registered with company / RTA / Depositories is provided in the AGM Notice.

Pursuant to the provisions of Section 108 of the Act and Rule 20 of the Companies (Management and Administration) Rules, 2014, as amended and Regulation 44 of the Listing Regulations and MCA Circulars, the Company is providing to all its members, the facility to exercise their right to vote through remote e-voting before and during the AGM in respect of businesses to be transacted at the AGM and for this purpose the Board of Directors of the Company has appointed CDSL to facilitate oting through electronic means. The right of voting can be exercised by the all the Members, who holds shares on 'Cut-off date i.e. Thursday, 3rd August 2023, by using remote e-voting facility before or during the AGM on any or all the businesses set out in the AGM Notice. The detailed instructions for remote e-voting facility and e-voting during the AGM are forming part of the AGM Notice.

We would also like to inform all the members that:

- 1. The Ordinary and Special Businesses, as set out in the AGM Notice, shall be transacted through voting by electronic means and there shall be no physical voting on any business
- 2. The Cut-off date for determining the eligibility to vote on any business items mentioned in AGM Notice is 3rd August 2023. A person whose name is recorded in the register of members or in the register of beneficial owners maintained by the depositories as on the cut-off date only shall be entitled to avail the facility of remote voting as well as voting during the AGM.
- The remote e-Voting period shall commence on Monday, 7th August 2023 at 9:00
- AM (IST) and end on Wednesday, 9th August 2023 at 5:00 PM (IST).

 4. The remote e-Voting module shall be disabled by CDSL after the aforesaid date and time. Once the vote on a resolution is cast by the member, the member cannot modify or change it subsequently.
- 5. The members who have cast their vote by remote e-voting prior to the 36th AGM shall be allowed to participate in the AGM through VC/OAVM but shall not be entitled to cast their vote again during the AGM. However, the members participating in the AGM and who had not cast their vote through remote e-voting and are otherwise not barred from doing so, shall be entitled to cast their vote through e-voting system available during the AGM.
- 6. Book Closure: The Register of Members and Share Transfer Books v closed from 4th August 2023 to 10th August 2023 for the purpose of the AGM.
- Detailed procedure for remote e-voting or e-voting during the AGM along with instructions for attending the AGM through VC/OAVM are provided in the AGM

Any person who becomes the member of the Company after sending the AGM Notice Any person who becomes the member of the Company after sending the AGM Notice by email and holds shares as on Cut-off date i.e. 3rd August 2023 may obtain the login credentials by sending a request at helpdesk.evoting@cdslindia.com. However, if a person is already registered with CDSL for remote e-voting, he can use his existing Login ID and Password and cast his vote. The detailed process for obtaining Login ID and Password is provided in the AGM Notice.

delandesk for Individual Shareholders holding shares in demat mode for any technical

0

Place : Ludhiana

Date: 19th July 2023

30 C

Login type	hrough Depository i.e. CDSL and NSDL Helpdesk Details
Securities with CDSL	Members facing any technical issue in login can contact CDSL helpdesk by sending a request at helpdesk evoting@cdslindia.com or contact at toll free no. 1800 22 55 33
Securities with NSDL	Members facing any technical Issue in login can contact NSDL helpdesk by sending a request at evoling@nsdl.co.in or call at tollfree no.: 1800 1020 990 and 1800 22 44 30

For any query/ clarification or issues regarding remote e-voting / e-voting during the For any query/ clarification or issues regarding remote e-voting / e-voting during the AGM, you may refer the Frequently Asked Questions ("FAQs") and e-voting manual available at www.evotingindia.com, under help section or contact Mr. Rakesh Daivi, Sr. Manager. (CDSL) Central Depository Services (India) Limited, A Wing, 25th Floor, Sr. Manager. (CDSL) Central Depository Services (India) Limited, A Wing, 25th Floor, Marathon Fruturex, Mafatlal Mill Compounds, N M Joshi Marg, Lower Parel (East), Mumbai - 400013 or send an email tohelpdesk.evoting@cdslindia.com or call toil tree no. 1800 22 55 33.

For IOL Chemicals and Pharmaceuticals Limited

Abhay Raj Singh Vice President & Company Secretary

LIQUIDATOR: MR. SANTANU T RAY

Address: 144, 14th Floor, Mittal Court, B Wing, Nariman Point, Mumbai - 400021 Email: Ilquidator.firestarinternational@aaainsolvency.com, assetsale1@aaainsolvency.in,

santanutray@aaainsolvency.com Mobile: 8800865284 (Mr. Puneet Sachdeva) / 022-42667394 (Mr. Vaibhay Mohnot)

E-AUCTION

Sale of Assets under Insolvency and Bankruptcy Code, 2016
Date and Time of E-Auction: 24/08/2023 between 03.00 pm to 05.00 pm (With unlimited extension of 5 minutes each)

Last date for submission of Eligibility Documents by Interested bidders with all the Annexures: 03/08/2023 Intimation by Liquidator's team to the qualified Bidders: 08/08/2023 Last date for due diligence of assets of under auction: 15/08/2023

Last date for submission of EMD & additional documents on 22/08/2023 by the end of day

Sale of Assets and Properties owned by Firestar International Limited (in Liquidation) forming part of Liquidation Estab formed by the Liquidator, appointed by the Hon'ble National Company Law Tribunal, wumbai Bench deed all 10th August 2021. The sale will be done by the undersinged through the e-auction platform between the control of the control of

PARTICULARS	Unit	Carpet Area (Sq. Ft.)	Reserve Price	EMD	Incremental bio
	OP'	TION - A			
B Wing 4th Floor of the Nagindas Mansion 56/61, JSS Road, Opera house, Girgaon, Charni Road (East), Mumbai – 400004.	15/8th (Merged Units with mezza- nine) and 16th	2,687	3,50,25,855	35,00,000	10,00,000
	STATE OF THE STATE	B1	WARE TO		
B Wing 4th Floor of the Nagindas Mansion 56/61, JSS Road, Opera house, Girgaon, Charni Road (East), Mumbai – 400004.	15/8th (Merged Units with mezzanine)	1,841	2,44,79,703	24,50,000	5,00,000
		OR			
		B2			
B Wing 4th Floor of the Nagindas Mansion 56/61, JSS Road, Opera- house, Girgaon, Charni Road (East), Mumbai – 400004.	16th	846	1,05,46,151	10,50,000	5,00,000

Important Note:
The Bidders have 3 Options to bid categorized as Option A, Option B1 & Option B2. Further Option A has an overriding pref The Blidders have 3 Options to bid categorized as Option A, Option B1 & Option B2. Further Option A has an overriding preference over Option B1 & B2 only. The bidder will be treated as preferred bidder and the bids received in other individual options will stand cancelled. Such overriding option shall not be applicable in a scenario when the cumulative bid amounts received by adding the successful bids received under other two options (Option B2) is higher than the bid received for Option A, wherein Liquidator shall be having the authority to decide between the bids received and declare accessful bidder, in order to maximize the value for the Creditors/Stakeholders.

The details of all the assets its. Option A B a Bidney with any pending on-going litigations/ eviction notices have been disclosed in the E-Auction process document and are to be mandatority seen before participating in the auction. It is clarified that, this invitation purports to invite prospective bidders and does not create any kind of binding obligation on the part of the Liquidator or the Company to effectuable the sale. The Liquidator reserves the right to cancel or modify the process and or not to accept and for disqualify any interested party i potential investor / bidder without assigning any reason and without any liability.

process and / or not to accept and / or disqualify any interested party / potential investor / bidder without assigning any reason and without any liability.

As per the Paragraph 12 of Schedule I of IBBI (Liquidation Process), Regulations, 2019, "On the close of the auction, the highest bidder shall be invited to provide balance sale consideration within ninely days of the date of such demand: Provided that payments made after thirty days shall attract interest at the rate of 12%.

Provided further that the sale shall be cancelled if the payment is not received within ninety days."

Inspection—Interested parties will have to take prior appointment via email by providing the details as mentioned in the process documents for bidders to be eligible to participate in the auction. They will also have to provide the name, KYC and Authorization Letter in favor of not more than two persons who will visit the premises for inspection. On receipt of the mail and after verification of the documents, the liquidator's team will give an appointment to the interested bidder for inspection and the interested bidder must be present on the appointed date at the appointed time. It must be noted that no walk in requests will he entertrained. Mo inspection on worth the promised set in the propriet date in the appointed time. It must be noted that no walk in requests will he entertrained. Mo inspection would be granted after 15,08-2073.

bidder for inspection and the interested bidder must be present on the appointed date at the appointed time. It must be noted that no walk in requests will be entertained. No inspection would be granted after 15-08-0203.

The E-Auction will be conducted strictly on "AS IS WHERE IS", "AS IS WHAT IS" and "WHATEVER THERE IS BASIS" through approved service provider MS E-Procurement Technologies Limited (Auction Tiger). All the terms and conditions of the auction are mentioned in a detailed document available at histy-finesoleverycandarkurpty; influebid-announcement/firestar-international-limited and at the website of the e-auction service provider: https://aaa.auctiontiger.net

SAN IANU TO Liquidator in the matter of Firestar International Limite IBBI Regn No.: IBBI/PA-002/IP-N00360/2017-2018/11055 Address: 144, 14th Fiore, Mittal Court, B Wing, Nariman Point, Mumbai - 40002t Email: liquidator.firestarinternational@aaainsolvency.com, assetsalet@aaainsolvency.in. santanutray@aaainsolve Contact Person: Mr. Puneet Sachdeva (8800865284/ 022-

Place: Mumbai

(Mr. Vaibhay Mohi

A TATA Enterprise

TRF LIMITED

Read, Office: 11. Stat Station Road, Burmamines, Jams CIN: L74210JH1962PLC000700

	EXTRACT OF CONSOLIDATED FINANCIAL RESULTS FOR THE QUAR	TER ENDED	30TH JUNE 2	2023	Rs. lakts
SI.	Particulars	Quarter ended 30.06.2023	Quarter ended 31.03.2023	Quarter ended 30.06.2022	Year ended 31.03.2023
140.		Unaudited	Unaudited	Unaudited	Audited
1.	Total Income from operations (Net)	3,391.43	3,889.27	4,139.09	17,710.24
2.	Net Profit/(Loss) from ordinary activities before exceptional items, tax & including discontinued operation	878.73	92.24	1,992.72	8,488.71
3.	Net Profit/(Loss) from ordinary activities after tax and Minority Interest including discontinued operation	875.86	730.89	1,896.60	8,857.90
4.	Other Comprehensive Income	(85.21)	(148.14)	148.48	600.34
5.	Total Comprehensive Income (Comprising Profit/(Loss) after tax, Minority Interest and Other Comprehensive Income (after tax) including discontinued operation	790.65	582.75	2,045.08	9,458.24
6.	Paid up Equity Share Capital	1,100.44	1,100.44	1,100.44	1,100.44
7.	Basic Earnings/(Loss) per share (of Rs.10/- each) (for continuing and discontinued operation) - not annualised (Rs)	7.96	6.65	17.23	80.49
8.	Diluted Earnings/(Loss) per share (of Rs.10/- each) (for continuing and discontinued operation) - not annualised (Rs)	6.94	5.80	15.90	71.14

SI.	Particulars	Quarter ended 30.06.2023	Quarter ended 31.03.2023	Quater ended 30.06.2022	Year ended 31.03.2023
•		Unaudited	Unaudited	Unaudited	Audited
1	Total Income from operation (Net)	3,391.43	3,889.27	4,139.09	17,710.24
2	Net Profit / (Loss) before exceptional items & tax	713.39	663.30	1812.73	8,106.28
3	Other Comprehensive Income	(12.17)	(92.97)	(66.14)	(47.51)
4.	Total Comprehensive Income (Comprising Profit/(Loss) after tax and Other Comprehensive Income (after tax)	701.22	1,239.92	1,746.59	8,728.36
5.	Basic EPS - not annualised (Rs)	6.48	12.11	16.47	79.75
6.	Diluted EPS - not annualised (Rs)	5.65	10.56	15.20	70.48

- re is an extract of the detailed formet of Quarterly Financial Resul ns and other Disclosure Requirements) Regulations, 2015. Th new.trl.co.in and also on the websites of Stock Exchanges at www.bs ns, 2015. The full format of the Finances at www.hseinrile.com.
- Profit of the Company includes amounts aggregating to Rs 6.59 lakhs during the quarter ended J March 31, 2023, Rs. 686.33 lakhs during quarter ended June 30, 2022 and Rs. 3,949.79 lakhs during the grant of the company of the compan For and on behalf of the Boa Sd/-

TEF

July 19, 2023













आइंओएल केमिकल्म एण्ड फार्मास्यृटिकल्म लिमिटेड

मीआईएन 🕟 24116PB1986PI (007030 पंजीकृत कार्यालय : ग्राम व पोस्ट ऑफिस हंडिबाया, फतेहगढ़ चन्ना रोड, बरनाला, 148107, पंजाब (भारत)

कॉर्पोरेट कार्यालय : 85, इंडस्ट्रियल एरिया 'ए' लुधियाना-141003 (पंजाब) दूरभाष : +91-161-2225531-35

ई-मेल : contact@iolcp.com, वेबसाइट : www.iolcp.com 36वीं वार्षिक आम बैठक तथा ई-वोटिंग आदि

की जानकारी की सचना

तहारा सूचना दी जाती है कि कम्पनी अधिनियम, 2013 ("**अधिनियम**") के समस्त प्रयोज्य प्रायघाने या उसके तहत निर्मित नियमों और कॉर्पोरेट मामले मन्त्रालय ("एमसीए") द्वारा जारी सामान्य परिपः 14/2020 दिनांक 8 अप्रैल, 2020, सामान्य परिपत्र सं. 17/2020 दिनांक 13 अप्रैल, 2020; साम गरिपत्र सं. 20/2020 दिनांक 5 मई, 2020; सामान्य परिपत्र सं. 02/2021 दिनांक 13 जनवरी, 2021 सामान्य परिपत्र सं. 21/2021 दिनांक 14 दिसम्बर, 2021 तथा सामान्य परिपत्र सं. 2/2022 दिनांव 5 मई, 2022 व सामान्य परिपत्र 10/2022 दिनांक 28 दिसम्बर 2022 के साथ पठित भारतीय प्रतिभृति एवं वितिमन बोर्ड (सूचीबद्धता दावित्व एवं प्रकटन अपेक्षाएं) विनियम, 2015 ('सूचीबद्धता विनियम'') तथा उसके तहत निर्मित नियमों तथा भारतीय प्रतिभूति एवं विनिमय बोर्ड (सेबी) द्वारा जारी परिपत्र सं SEBI/HO/ CFD/CMD1/CIR/P/2020/79 दिनांक 12 मई, 2020; परिपत्र सं.SEBI/HO/CFD/ CMD2/CTR/P/2021/11 दिनोक 15 जनवरी, 2021 तथा परिपन्न सं. SEBVH0/CFD/CMD2 /CIR/P/2022/62 दिनांक 13 मई, 2022) के साथ पठित SEBI/HO/CFD/PoD-2/P/CIR/ 2023/4 दिनांक 5 जनवरी 2023 के अनुपालन में एबीएम की सुबना (''एजीएम सुबना'') में निर्धारित व्यापार हेतु आईओएल केमिकल्स एंड फर्मास्यूटिकल्स लि. के सदस्यों की 36वीं वार्षिक आम बैठक (एजीएम) वीडियो कांफ्रेसिंग (''बीसी'')/अन्य ऑडिया विजुअल साधनों (''जोएबीएम'' के माध्यम से वीरवार, 10 अगस्त, 2023 सुबह 11.30 बजे (आईएसटी) को आयोजित की जायेगी

सेबी तथा एमसीए द्वारा जारी परिपत्रों को सामृहिक रूप से ''प्रासंगिक परिपत्र'' कहा जायेगा। प्रासंगिक परिपत्रों के अनुपालन में एजीएम की सूचना तथा वित्त वर्ष 2022-23 की वार्षिक रिपोर्ट कम्प के उन सभी सदस्यों के पास 19 अगस्त, 2023 को भेज दी गयी है जिनके ई-मेल पते कम्पनी∕हिपॉजिटरी भागीदारों के साथ पंजीकृत हैं। उपयुंक्त प्रासंगिक परिपत्रों के माध्यम से सदस्यों के पास एजीएम की सुचना तथा वार्षिक रिपोर्ट की भौतिक प्रति भेजने की आवश्यकता समाप्त कर दी गयी है। उपर्युक रस्तावेज कम्पनी की वेबसाइट www.iolep.com तथा बीएसई लिम्प्टिड एवं नेशनल स्टॉक एक्सचें ऑफ इंडिया लिमिटेड की वेबसाइट कमशः www.bscindla.com तथा www.ns ठपलब्ध हैं। एजीएम की सूचना सेंट्रल हिपॉजिटरी सर्विसेज (इंडिया) लिमिटेड (''सीडीएसएल'') की वेबसाइट www.evotingindia.com पर भी उपलब्ध है। जिन सदस्यों के इंमेल पते कंपनी/आरटीए/ हिपाजिटरी के साथ पंजीकृत नहीं हैं, उनके लिए ईमेल पते के पंजीकरण की प्रक्रिया एजीएम नीटिस में प्रदान की गई है।

अधिनियम की धारा 108 तथा यथासंशोधित कम्पनी (प्रवन्धन एवं प्रशासन) नियम, 2014 के नियम 20 एवं यथासंशोधित सुचीबद्धता विनियम के विनियम 44 एवं एमसीए परिपत्रों के प्रावधानों के अनुसा कम्पनी अपने सभी सदस्यों को एजीएम में किए जाने वाले व्यवसायों के संबंध में एजीएम से पहले और उसके दौरान रिमोट ई-वोटिंग के माध्यम से वोट देने के अपने अधिकार का प्रयोग करने की सुविध ान कर रही है और इस उद्देश्य के लिए कंपनी के निदेशक मंडल ने इलेक्ट्रॉनिक माध्यमों से मतदा की सुविधा प्रदान करने के लिए को सीडीएसएल नियुक्त किया है। मतदान के अधिकार का प्रयोग उन सभी सदस्यों द्वारा एजीएम की सुचना में निर्घारित किसी भी या सभी व्यवसायों पर एजीएम से पहले या उसके दौरान रिमोट ई-वोटिंग सुविधा का उपयोग करके किया जा सकता है, जिनके पास 'कट-ऑप तारीख यानी वीरवार, 3 अगस्त, 2023 तक शेयर घारित हैं। रिमोट ई-वोटिंग सुविधा तथा एजीएम वे दौरान ई-वोटिंग हेतु विस्तृत निर्देश एजीएम की सूचना का अंग हैं।

सभी सदस्यों को सचित किया जाता है कि :

एजीएम की स्वान में निर्धारित साधारण तथा विशेष व्यवसायों का लेन-देन केवल इलेक्ट्रॉनिक साधन हारा मतदान के माध्यम से होगा और किसी व्यवसाय पर कोई मीतिक मतदान नहीं होगा।

 एजीएम की सूचना में उल्लिखित व्यवसाय मदों पर मतदान की पात्रता निर्धारित करने की कट-ऑफ तिथि 3 अगस्त, 2023 है। कोई व्यक्ति जिसका नाम सदस्यों के रजिस्टर में या ढिपॉजिटरी द्वारा बनाए गए लायकारी मालिकों के रजिस्टर में कट-ऑफ तिथि तक दर्ज है, केवल वही रिमोट ई-वोटिंग की सुविध के साथ-साथ एजीएम के दौरान मतदान करने का हकदार होगा।

3, रिमीट ई-चोटिंग अवधि सोमवार, 7 अगस्त 2023 को सुबह 9:00 बजे (आईएसटी) शुरू होगी औ बुधवार, ९ अगस्त २०२३ को शाम 5:00 बजे (आईएसटी) पर समाप्त होगी।

4. उपर्युक्त तिथि और समय के उपरान्त रिमोट ई-बोर्टिंग मॉड्यूल एनएसडीएल द्वारा निष्क्रिय कर दिया जायेगा। सदस्य द्वारा एक बार प्रस्ताव पर मतदान कर लेने के उपरान्त बाद में इसमें परिवर्तन या संशोधन करने की अनुमति नहीं दी जायेगी।

 जिन सदस्यों ने 36वीं एजीएम के पूर्व रिमोट ई-वोटिंग द्वारा अपना मतदान कर लिया है उन्हें यीसी/ओएवीएम हारा एजीएम में शामिल होने की अनुमति होगी किन्तु वे एजीएम के दौरान दुबारा मतदान करने के पात्र नहीं होंगे। हालांकि, एजीएम में भाग लेने वाले जिन सदस्यों ने रिमोट ई-वोटिंग के मा से मतदान नहीं किया है और उन्हें ऐसा करने से अन्यथा वंचित नहीं किया गया है वे एजीएम के दौरा-उपलब्ध ई-वोटिंग सिस्टम के माध्यम से अपना मतदान कर सकते हैं।

 बुक क्लोजर : एजीएम के उद्देश्य से सदस्यों के रिजस्टर तथा शेयर अन्तरण पुस्तिकाएँ 4 अगस्त 2023 से 10 अगस्त, 2023 तक यन्द रहेंगी।

 रिमोट ई-वोटिंग तथा एजीएम के दौरान ई-वोटिंग की विस्तृत प्रक्रिया तथा वीसी/ओएबीएम के से एजीएम में उपस्थित होने के निर्देश एजीएम की सूचना में प्रावधानित है।

कोई व्यक्ति जो ई-मेल हारा एजीएम की सूचना पेजे जाने के उपरान्त कम्मनी का सदस्य ब कट-ऑफ तिथि अर्थात 3 अगस्त, 2023 तक शेयर धारण करता है यर helpdesk.evoting@cdslindia.com पर निवेदन भेजकर लॉगिन विवरण प्राप्त कर सकता है। हालांकि, यदि कोई व्यक्ति रिमोट ई-बोटिंग हेतु पहले से ही सीडीएसएल के साथ पंजीकृत है तो वह अपना मतदान करने के लिए अपने वर्तमान लॉगिन आईडी तथा पासवर्ड का उपयोग कर सकता है। यूजर आईडी तथा पासवर्ड प्राप्त करने की विस्तृत प्रक्रिया एजीएम की सूचना में प्रावधानित है।

डिपॉजिटरी यानी सीडीएसएल और एनएसडीएल के माध्यम से लॉगिन से संबंधित किसी भी तकनीकी महे के लिए डीमैंट मोह में शेयर रखने वाले व्यक्तिगत शेयरघारकों के लिए हेल्पडेस्क

लॉगिन प्रकार	इेल्पडेस्क विवरण			
सीडीएसएल के साथ प्रतिभृतियां	सर्गिंग में किसी भी तकनीकी समस्या का सामना करने वाले सदस्य helpdesk.evoting@cdslindia.com पर अनुरोध मेककर या टोल फ्री नंकर 1800225533 पर संपर्क करके सीडीएसएल हेल्पडेस्क से संपर्क कर सकते हैं।			
एनएसडीएल के साथ प्रतिभृतियां	लॉगिन में किसी भी तकनीकी समस्या का सामना करने वाले सदस्य evoting@psdl.co.in पर अनुरोध फेक्कर या टोल प्रति नेकर 18001020 990 शवा 1800 22 4430 पर संपर्क कले एनस्पर्कासल हेल्पडेस्क से संपर्क कर सकती हैं।			

रेमोट ई-वोटिंग/एजीएम के दौरान ई-वोटिंग से सम्बन्धित किसी पूचताङ/स्पष्टीकरण या मुद्दे के लिए बा www.evotingindia.com पर उपसब्ब help section के तकत Frequently Asked Questions ("FAQa") तवा e-voting manual का सन्दर्भ से सकते हैं अववा श्री सकत दस्तवी, सीनिवर मैनेकर (सीबीएसएक) सेंट्रल विचानिवरी सर्विसेस (सींडवा) सिम्प्टेड, ए विंग, 25वीं गींकर, पैरावन क्यूक्पयक्त करताता पिस कंपार्टहा, एतएम जोती मार्ग, लोजर परेल (पूर्व), पुंचा - 400013 से रोपर्व करें व elpdcsk.evoting@cdslindia.com पर मेल केंग्रें वा टोल फ्री नंबर 1800 22 55 39 पर कॉल करें कृते आईओएल केम्बल्य एक सामार्ग्याटकल्स लिपिट

विचि: 19 जुलाई, 2023

उपाद्यक्ष कृषं कृष्यंगे स

SBI

फुटकर आस्ति केन्द्रीय प्रक्रिया केंद्र, कड़कड़डूमा,

्र यूनिटी वन माल, प्रथम तल, सीबीडी ग्राउंड, कडकडडूमा, शाहदरा, दिल्ली-110032

कॉनकॉर निविदा

कार्व व

अनुमानि पूर्णता घरोडर

वस्तावे निविदा विक्री व

विसीय य पर उप

जिसक

तद्द्वारा ज्द्रीय र

ही धारा जिसमें **राजधार्न** स्थानांतरि

वासोतित प्रस्ताव के में बदलाव

कंपनी के से यदि वह व्यत्ति

कर एमर शिकाय जिसमें उ

कारण उ निदेशक चौदह (1

क्षेत्र, का तल, पॉ कॉम्पलै

डाक द्वा कंपनी व परभी भे

आवे

दिनांक स्थानः

f

प्रितिमूति हित (प्रवर्तन) नियम, 2002 के नियम 8(1) के तहत) जबिक, अधोहस्ताक्षरी ने विसीय परिसंपत्तियों के प्रतिभूतिकरण एवं पुनर्निर्माण तथा प्रतिभू जबाक, जबाक्सावरा न ।वसाय पारसपात्तया क प्रातभूतकरण एव युगानाता जना जा है । हित अधिनियम के प्रवर्तन के अधीन **नास्तीय स्टेट बैंक,** का प्राधिकृत अधिकारी होने तथा प्रतिमृति हित (प्रवर्तन) नियमावली 2002 के नियम 3 के साथ पठित धारा 13(2) के अधीन प्रवत शक्तियों के अंतर्गत कर्जदार श्री पवन कुमार एवं श्रीमती हाँकेंग्न सिंह को एक मांग नोटिस दिनांक 02.05.2023 को जारी किया था जिसमें उल्लेखित राशि क 40,92,681.00 (रु. चालीस लाख बान्वे हजार छः सौ इक्यासी मात्र) और दिनांक 02.05.2023 से ब्याज इत्यादि सहित उक्त सूचना की प्राप्ति की तिथि से 80 दिनों के अंदर भुगतान करने को कहा गया

कर्जदार उक्त राशि का भुगतान करने मे असफल हो गये है, इसलिए एतद्द्वारा कर्जदार कजवार उचरा सारा ज उत्पान अंचर न असकल का नय है, इसालए (राप्साम कंपरार) गारंटर तथा आम जनता को सूचित किया जाता है कि अधोक्स्ताक्षरी ने इसमे नीचे वर्णित संपत्ति का कब्जा, उक्त अधिनियम की धारा 13(4), उक्त नियम 2002 के नियम 8 के साथ पठित के अधीन उन्हे प्रदत्त शक्तियों के इस्तेमाल के अन्तर्गत 14.07.2023 को ले लिया है। विशेष रूप से कर्जदार / गारंटर तथा जनसाधारण को एतदद्वारा उक्त संपत्ति के साथ लेन-देन न करने के लिए सावधान किया जाता है तथा संपत्ति के साथ कोई भी लेन देन भारतीय स्टेट बैंक, के प्रभार वास्ते राशि रू 40,92,681.00 (रु. चालीस लाख बान्वे हजार छ सौ इक्यासी मात्र) और दिनांक 02.05.2023 से ब्याज **इ**त्यादि सहित **के अधीन होगा**।

अचल संपत्ति का विवरण

सम्पत्ति का वह समस्त भाग एवं अंश जोकि के ए –28, एचआईजी बुखैक्स कारपुरी पुरम, गाजियाबाद, यू.पी.–201013 में स्थित, चौहदी: पूरब में – 100 फीट चौड़ी रोड, पश्चिम में – प्लॉट नं. 35, उत्तर में – प्लॉट नं. 29, दक्षिण में – प्लॉट नं. 27

दिनाक : 14-07-2023, स्थान : नई दिल्ली

प्राधिकृत अधिकारी, मारतीय स्टेट बॅक

इंडियन वैक 🦓 Indian Bank

ई-53, मारायणा विहार, गर्ड दिल्ली-110028

कब्जा सूचना (अचल संपत्ति हेतु) प्रतिभूति हित (प्रवर्तन) नियम, 2002 के नियम 8(1) के तहत) बिक अधोहस्ताक्षरी ने वित्तीय परिसंपत्तियों के प्रतिभृतिकरण एवं पुनर्निर्माण तथा प्रतिमृति

जबकि अधोहरताबारी ने वित्तीय परिसंपत्तियों के प्रतिभूतिकरण एवं पुनर्निमांण तथा प्रतिभूति हित प्रवर्तन अधिनियम 2002 के अधीन इंडियन बैंक का प्राधिकृत अधिकारी होने तथा प्रतिभूति हित (प्रवर्तन) नियमवाली 2002 के नियम 3 के साथ पठित धारा 13(2) के अधीन प्रवर्त शक्तियों के अंतर्गत उपारकर्ती 1. मैसर्स सुधार इंटरप्राइजेज (प्रोप्पाईटर श्री अरुण वर्ग पुत्र श्री सुरेश गर्ग) (उधारकर्ती) 2. श्रीमती नेडा गुप्ता परनी श्री अरुण गर्म (बंधकरुर्ती) को एक मांग सूचना दिनांक 10.01.2023 (काकारन तिथि 16.03.2023) को जारी की गई थी जिसमें सूचना ने उत्तरीखर राशि छ. 31,04,6721- (छ. इक्तीस लाख चार हजार छः बहत्तर मात्र) दिनांक 10.01.2023 तक और साथ में महिष्य का ब्याज, लागत, खर्च एर्प प्रमार इत्यादि सहित उक्त सूचना की तिथि से 60 दिनों के अंदर प्रति भुगतान करने को कह कर्जदार / गारंटर / बंधककर्ता उक्त राशि का भुगतान करने में असफल हो गये हैं इसलिये

एतदद्वारा कर्जदार तथा सर्वसाधारण को सूचित किया जाता है कि अधोहस्ताक्षरी ने संपत्ति का कब्जा सुरक्षा हित (प्रवर्तन) के नियम 8 के साथ पठित अधिनियम की धारा 13 की सुरम्भ के तहत प्रवर्त शक्तियों के प्रयोग में नीचे वर्णित संपत्ति पर दिनांक 19.07.2023 को कब्जा ले लिया है। कर्जदार/गारंटर/बंधककर्ता तथा सामान्य रुप से जनसाधारण को एतदद्वारा उक्त संपत्तियों के साथ लेन-देन न करने के लिए साक्धान किया जाता है तथा संपत्ति के साथ

त्तराराया के राज अन्य निर्माण कर कि स्ति है। कोई भी लेन देन इंडियन बैंक के प्रमार वास्त्री काग्या राशि ए 31,04,672/- (ए. इक्तीस लाख चार हजार छः बहत्तर मात्र) दिनांक 10.01 2023 तक और साथ में मविष्य का ब्याज, लागत, खर्चे एवं प्रमार इत्यादि सहित इत्यादि सहित के अधीन होगा। कर्जदार / गारंटर / बंधककर्ता का ध्यान एक्ट की घारा 13 की उप घारा (8) के प्राक्धानों के अंतर्गत सुरक्षित परिसंपत्तियों के मुक्त करने हेतु उपलब्ध समय सीमा की ओर आकर्षित किया

अवल सम्पत्ति का विवरण

सम्पत्ति का वह समस्त भाग एवं अंश जोकि साम्यिक बंधक सम्पत्ति ए–85, खसरा नं. 10 / 1 में से. ब्लॉक-ए. मन्सा राम पार्क, उत्तम नगर, नई दिल्ली–110059 में स्थित, यह सम्पत्ति श्रीमती नेहा गुप्ता पत्नी श्री अरूण गुप्ता के नाम पर है। चौहद्दी : उत्तर में -- सम्पत्ति नं. ६४, दक्षिण में -सम्पत्ति नं. 68, पूरब में — बालकनी / रोड़, पश्चिम में — पीछे की तरफ फ्लैट

दिनांक : 17.07.2023, स्थान : नई दिल्ली

प्राधिकृत अधिकारी, इंडियन बैंक

(E) GOODLUCK

गुडलक इंडिया

पंजीकृत कार्यालयः 509, अरुणाचल बिल्डिंग, बाराखम्मा रोड्, कर्नाट प्ले वेबसाईट: www.goodluckindia.com, ईमेल : goodluck@goodluckindia.com Cll 30 जून, 2023 को समाप्त तिमाही के एकल व समेकि

	विद	त्तीय परिण	गमों का	सार		
		एकल				
क्र. सं.	विवरण	समाप्त विमाही 30/06/2023 (अनंकेमित)	समाप्त तिमाही 30/06/2022 (अनंकेमित)	समाप्त वार्षिक 31/03/2023 (अंकेसित)		
1	परिचालनों से कुल आव	85,802.19	82,230.67	3,07,200.76	8	
2	शुद्ध लाम/हानि अवधि हेतु (कर पूर्व, अपवाद स्वरूप तथा/अथवा असाधारण सामग्री से पूर्व)	4,013.17	2,770.99	12,011.57		
3	शुद्ध लाम / (हानि) अवधि हेतु कर के पूर्व (अपवाद स्वरूप अथवा असाधारण सामग्री के पश्चात्)	4,013.17	2,770.99	12,011.57		
	शुद्ध लाम / (हानि) अवधि हेतु तथा कर पश्चात् (अपवाद स्वरुप तथा / अथवा असाधारण सामग्री से पश्चात्)	2,859.18	2,023.09	8,690.20	1	
	अवधि हेतु कुल योग गहन आय (अवधि हेतु लाग/ हानि शामिल करकें तचा/अचवा असाधारण सामग्री परचात्) तचा अन्य गहन तचा पूर्ण आय (कर परचात्)	2,859.18	2,023.09	8,690.20	0	
6	इक्विटी शेयर पूंजी(अंकित मुल्य रु.2/- प्रत्येक)	545.13	520.13	545.1	3	
7	संचय (गत वर्ष की बैलेंस शीट में दिखाए गए अनुसार पुनर्मूल्यांकन संचय को छोड़कर)	NA	NA	61,366.4	2	
8	प्रति अंश आय (छ. 2/— प्रत्येक) (लगाताए, सतत तथा रियावती संचालन हेतु) मूलमृतः द्ववः	10.49 10.49	7.78 7.78	32.97 32.97		

स्थानः गाजियागाय तिथिः जुलाई 18, 2023

ਹਜ਼ਾਰ ਦੇ ਮੰਗ ਹੈ ਕਿ ਇਸ ਜਗ੍ਹਾ' ਤੇ ਪੱਕਾ ਪੁਲ

ਵਚ ਪਾਣੀ

ਹਰ ਜ਼ਿਲੇ

रेनिर्द

ੀਡ ਪਾਣੀ

ਤੀ ਕਾਰਨ

भरदिया

ਆਉਣਾ ਲਾਕੇ ਦੇ

ਹਲਕ

। विशेष

ਪਿੰਡਾਂ ਦੇ ਤੀ ਨੂੰ ਬੈਨ੍ਹ

'ਚੋਂ ਪਾਣੀ

ਰ ਦਿਨਾਂ 'ਚ

ਜਾਈ ਚਾਲੂ

ਜਹ ਲਿਆ

ਤਾਪ ਸਿੰਘ

ਰ ਰਾਤ ਖ਼ੁਦ

ਪ ਸਿੰਘ ਨੇ

ਗ ਨਾਲ ਤੇ

ਗਵਾਈ ਹੇਠ

। ਇਸ ਸਮੇਂ

ਸੰਤ

ਛੱਟੀ

ਬੀਰ

ਸੈਸ਼ਨ

ਜਭ

ਖਿਆ

ਹੈ ਕਿ

ਤ੍ਹਆਂ ਹੈ ਇੱਥੇ

ਤੰਨ੍ਹ ਵਿਚ

ਆ ਸੀ,

ਤੇ ਦੂਜੇ

ਜਾਬ ਦੇ

ਕੇ ਹਾਜ਼ਰੀ

ਰਦੇ ਹਨ।

ਰਾਤ ਕਾਰ

'ਚ ਵਿਸ਼ਸ਼ ਤ ਹਰ ਦੁਪਲਬਧੀਆ/ਸਵਾਵਾਂ ਰਾ.ਸਪੱਸ਼ਟ ਜ਼ਿਕਰ ਹੋਵੇ, ਪੇਸ਼ ਕੀਤਾ ਜਾਵੇ। ਨਹੀਂ ਹੋਇਆ। ਇਸ ਲਈ ਸ਼੍ਰੋਮਣੀ ਕਮੇਟੀ ਮੁਕੰਮਲ ਹੋ ਜਾਵੇਗਾ।

ਨੇ ਸਾਥੀਆਂ ਸਮੇਤ 24 ਘੰਟੇ ਤੋਂ ਨ੍ਹਿਆ ਬਿਆਸ ਦਰਿਆ ਦਾ ਬੰਨ੍ਹ

ਧੁੱਸੀ ਬੰਨ੍ਹ ਬੰਨ੍ਹਣ ਦੇ ਕੰਮ ਨੂੰ ਮੁਕੰਮਲ ਕਰਦੇ ਹੋਏ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ। ਨਾਲ ਇਲਾਕਾ ਨਿਵਾਸੀ।

ਬੋਰੇ ਭਰਨ, ਬੋਰੇ ਲੈ ਕੇ ਜਾਣ ਤੇ ਬੰਨ੍ਹ 'ਚ ਪਏ ਪਾੜ ਨੂੰ ਭਰਨ ਲਈ ਨਿਰੰਤਰ ਕਾਰਜ ਕਰ ਰਹੇ ਸਨ। ਇਸ ਮੌਕੇ ਵਿਧਾਇਕ ਖ਼ੁਦ ਬੋਰੇ ਚੁੱਕਦੇ ਹੋਏ ਦਿਖਾਈ ਦਿੱਤੇ। ਸਮਰਥਕ ਵੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਇਸ ਕਾਰਜ ਨੂੰ ਨੇਪਰੇ ਚਾੜਨ ਲਈ ਉਤਸ਼ਾਹਿਤ ਨਜ਼ਰ ਆ ਰਹੇ ਸਨ। ਇਸ ਕਾਰਨ ਬੰਨ੍ਹ ਦਾ ਕੰਮ 24 ਘੰਟਿਆਂ 'ਚ ਹੀ ਮੁਕੰਮਲ ਕਰ

ਲਿਆ ਗਿਆ। ਮਹਾਪੁਰਸ਼ਾਂ ਦੇ ਅਸ਼ੀਰਵਾਦ ਤੇ ਸੰਗਤ ਵੱਲੋਂ ਦਿੱਤੇ ਸਹਿਯੋਗ ਲਈ ਰਾਣਾ ਇੰਦਰਪਤਾਪ ਸਿੰਘ ਨੇ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ 'ਚ ਕਿਸਾਨਾਂ ਵੱਲੋਂ ਜੈਕਾਰੇ ਛੱਡੇ ਗਏ ਤੇ ਸੰਤਾਂ- ਮਹਾਪੁਰਸ਼ਾਂ ਤੇ ਵਿਧਾਇਕ ਰਾਣਾ ਇੰਦਰਪਤਾਪ ਸਿੰਘ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਇਸ ਦੁੱਖ ਦੀ ਘੜੀ 'ਚ ਹਲਕੇ ਦੇ ਲੋਕਾਂ ਦੀ ਬਾਂਹ ਫੜੀ ਹੈ।

ਹੜ੍ਹਾਂ ਦੀ ਮਾਰ ; ਮਿਡ-ਡੇ-ਮੀਲ ਦਾ ਅਨਾਜ ਹੋਇਆ ਬਰਬਾਦ

ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ: ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਮਿਡ-ਡੇ-ਮੀਲ ਲਈ ਰੱਖਿਆ ਗਿਆ ਅਨਾਜ ਖ਼ਰਾਬ ਹੋ ਗਿਆ ਹੈ। ਪਤਾ ਲੱਗਾ ਹੈ ਕਿ ਇਸ ਬਾਰੇ ਸਕਲ ਅਧਿਆਪਕ ਖ਼ੁਦ ਵੀ ਵਿਭਾਗ ਨੂੰ ਸੂਚਿਤ ਕਰ ਰਹੇ ਹਨ ਜਦਕਿ ਵਿਭਾਗ ਨੇ ਅਜਿਹੇ ਅਨਾਜ ਨੂੰ ਨਾ ਵਰਤਣ ਲਈ ਵੀ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਇਹ ਵੀ ਹੁਕਮ ਜਾਰੀ ਕੀਤੇ ਗਏ ਸਨ ਕਿ ਜੇ ਸਾਮਾਨ ਖ਼ਰਾਬ ਹੈ ਤਾਂ ਸਕੂਲ ਆਪਣੇ ਪੱਧਰ 'ਤੇ ਭੋਜਨ ਦਾ ਪਬੰਧ ਕਰ ਲੈਣ। ਆਪਣੇ ਤਾਜ਼ਾ ਹੁਕਮਾਂ ਵਿਚ ਜਨਰਲ ਮੈਨੇਜਰ ਨੇ ਸੂਚਿਤ ਕੀਤਾ ਹੈ ਕਿ ਪੀਐੱਮ ਪੋਸ਼ਣ ਸਕੀਮ ਅਧੀਨ ਸਕੂਲਾਂ 'ਚ ਮਿਡ-ਡੇ-ਮੀਲ ਤਿਆਰ ਕਰਨ ਹਿੱਤੇ ਰੱਖੇ ਗਏ ਅਨਾਜ ਤੇ ਸਾਜੋ-ਸਾਮਾਨ ਖ਼ਰਾਬ ਹੋਣ ਦਾ ਖ਼ਦਸ਼ਾ ਹੈ ਜਾਂ ਇਸ ਬਾਰੇ ਸੂਚਨਾ ਮਿਲ ਰਹੀ ਹੈ। ਜੇ ਕਿਸੇ ਸਕੂਲ 'ਚ ਰੱਖਿਆ ਗਿਆ ਅਨਾਜ ਖ਼ਰਾਬ ਹੋਇਆ ਹੋਵੇ ਤਾਂ ਉਸ ਨੂੰ

'ਤੇ ਫ਼ਸਲ ਡੂਬ।

ਬੀਐੱਸਐੱਫ ਜਵਾਨਾਂ ਵੱਲੋਂ ਸਰਹੱਦ 'ਤੇ ਬਣੇ

ਟਾਵਰਾਂ ਤੇ ਸ਼ੈਲਟਰ ਹੋਮ ਵਿਚ ਬੀਐੱਸਐੱਫ

ਸਹੀ ਤਰੀਕੇ ਨਾਲ ਨਸ਼ਟ ਕਰਨਾ ਵੀ ਲਾਜ਼ਮੀ ਹੈ। ਇਸ ਬਾਰੇ ਸਬੰਧਤ ਰਜਿਸਟਰ 'ਤੇ ਪੂਰਨ ਵੇਰਵੇ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਬਾਰੇ ਪ੍ਰੋਫਾਰਮਾ ਜਾਰੀ ਕੀਤਾ ਗਿਆ ਹੈ ਜਿਸ 'ਚ ਚੌਲੇ ਤੇ ਕਣਕ ਤੋਂ ਇਲਾਵਾ ਖ਼ਰਾਬ ਹੋਏ ਸਾਮਾਨ ਤੇ ਉਸ ਦੀ ਕੁੱਲ ਕੀਮਤ ਦੀ ਪੂਰਨ ਜਾਣਕਾਰੀ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਅਨਾਜ ਦੇ ਖਾਣਯੋਗ ਬਾਰੇ ਪੁਸ਼ਟੀ ਸਕੂਲ ਮੁਖੀ ਆਪ ਕਰਨਗੇ। ਜੇ ਕਿਸੇ ਕਿਸਮ ਦੀ ਖ਼ਾਮੀ ਪਾਈ ਜਾਂਦੀ ਹੈ ਤਾਂ ਇਸ ਬਾਰੇ ਐੱਸਐੱਮਸੀ ਨੂੰ ਸੂਚਿਤ ਕਰਨ ਤੇ ਅਨਾਜ ਦੀ ਵੀਡੀਓਗਾਫੀ ਕਰਨ ਦੇ ਆਦੇਸ਼ ਹਨ। ਇਹ ਵੀ ਕਿਹਾ ਗਿਆ ਹੈ ਕਿ ਅਨਾਜ ਦੀ ਮਾਤਰਾ ਦਾ ਵੀ ਪੂਰਾ ਵੇਰਵਾ ਐੱਸਐੱਮਸੀ ਮੈਂਬਰਾਂ ਦੀ ਮੌਜੂਦਗੀ 'ਚ ਤਿਆਰ ਕੀਤਾ ਜਾਵੇ ਤੇ ਮਤਾ ਪਾਸ ਕਰਕੇ ਹੀ ਇਸ ਨੂੰ ਨਸ਼ਟ ਕਰਨ ਸਬੰਧੀ ਫ਼ੈਸਲਾ

83 ਫ਼ੀਸਦੀ ਜਲ ਸਪਲਾਈ ਸਕੀਮਾਂ ਮੁੜ ਕਾਰਜਸ਼ੀਲ

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਹੜ੍ਹਾਂ ਕਾਰਨ ਪ੍ਰਭਾਵਤ ਹੋਈਆਂ ਪਿੰਡਾਂ ਦੀਆਂ 83 ਫੀਸਦੀ ਤੋਂ ਜ਼ਿਆਦਾ ਜਲ ਸਪਲਾਈ ਸਕੀਮਾਂ ਦੀ ਮੁਰੰਮਤ ਕਰ ਦਿੱਤੀ ਗਈ ਹੈ। ਹੜ੍ਹ ਕਾਰਨ ਦੁੱਖਣੀ, ਉੱਤਰੀ ਤੇ ਕੇਂਦਰੀ ਜ਼ੋਨ ਦੀਆਂ 368 ਜਲ ਸਪਲਾਈ ਸਕੀਮਾਂ ਪ੍ਰਭਾਵਤ ਹੋਈਆਂ ਸਨ ਤੇ ਇਨ੍ਹਾਂ ਵਿੱਚੋਂ 308 ਸਕੀਮਾਂ 18 ਜੁਲਾਈ ਦੁਪਹਿਰ 12 ਵਜੇ ਤੱਕ ਮੁਰੰਮਤ ਕਰ ਦਿੱਤੀਆਂ ਗਈਆਂ ਹਨ, ਇਹ ਦਰ 83.69 ਫੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਸਕੀਮਾਂ ਦੀ ਮੁਰੰਮਤ ਲਈ 10 ਕਰੋੜ

ਮੰਤਰੀ ਨੇ ਦੱਸਿਆ ਕਿ ਬਾਕੀ ਬਚੀਆ 60 ਜਲ ਸਪਲਾਈ ਸਕੀਮਾਂ ਵੀ ਜਲਦੀ ਕਾਰਜਸ਼ੀਲ ਕਰ ਦਿੱਤੀਆਂ ⁄ਜਾਣਗੀਆਂ। ਵੱਖ-ਵੱਖ ਜ਼ੋਨਾਂ ਤੇ ਸਰਕਲਾਂ ਦੇ ਅਧਿਕਾਰੀ ਤੇ ਕਰਮਚਾਰੀ ਇਨ੍ਹਾਂ ਦੀ ਮੁਰੰਮਤ ਲਈ ਸਰਗਰਮੀ ਨਾਲ ਕਾਰਜ

ਦੀ ਕਿਸਾਨਾਂ ਦੀ 350 ਏਕੜ ਸੈਂਕੜੇ ਝੋਨੇ ਦੀ ਫ਼ਸਲ, ਇੰਜਣ ਤੇ ਮੋਟਰਾਂ ਪਾਣੀ ਵਿਚ **ਡੱਬ ਗਈਆਂ** ਹਨ। ਪਾਵਰਕਾਮ ਦੀ ਸਬ-ਡਵੀਜ਼ਨ ਦੇ ਐੱਸਡੀਓ ਖ਼ਜ਼ਾਨ ਸਿੰਘ ਖਹਿਰਾ ਨੇ ਦੱਸਿਆ ਕਿ ਕਮਾਲਪਰ ਜੱਟਾਂ ਵਿਚ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਵਧਣ ਕਾਰਨ ਕੀਡਿਆਲੀ ਤਾਰ ਤੋਂ ਪਾਰ ਖੇਤਾਂ ਵਿਚ ਲੱਗੇ ਬਿਜਲੀ ਦੇ ਖੰਭੇ ਪਾਣੀ ਵਿਚ ਡੁੱਬ ਗਏ ਹਨ ਅਤੇ ਉਕਡ ਏਰੀਏ ਵਿਚ ਜਾਣ ਵਾਲੀ ਬਿਜਲੀ ਸਪਲਾਈ ਕੱਟ ਕਰ ਦਿੱਤੀ ਗਈ ਹੈ ਜਦਕਿ 24 ਘੰਟੇ ਬਿਜਲੀ ਸਪਲਾਈ ਪੇਂਡੂ ਲੋਕਾਂ ਨੂੰ ਨਿਰਵਿਘਨ ਸਹਿਤ ਮੁਹੱਈਆ ਕਰਵਾਈ ਜਾ ਰਹੀ ਹੈ। ਸ਼ਰਹੱਦ ਦੀ ਸੁਰੱਖਿਆ ਦੇ ਮੱਦੇਨਜ਼ਰ ਰੁਪਏ ਦੇ ਫੰਡ ਜਾਰੀ ਕੀਤੇ ਸਨ। ਰਾਵੀ ਦਰਿਆ ਦੇ ਪਾਣੀ ਦੇ ਪੱਧਰ ਵਧਣ ਤੇ ਬੀਐੱਸਐੱਫ ਸੈਕਟਰ ਗੁਰਦਾਸਪੁਰ ਦੇ



ਆਈਓਐਲ ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ CIN: L24116PB1986PLC007030

ਰਜਿ. ਦਫ਼ਤਰ : ਪਿੰਡ ਤੇ ਡਾਕਖਾਨਾ - ਹੰਡਿਆਇਆ, ਫ਼ਤਿਹਗੜ੍ਹ ਛਾਨਾ ਰੋਡ, ਬਰਨਾਲਾ-148107, ਪੰਜਾਬ (ਭਾਰਤ) ਕਾਰਪੋਰੇਟ ਦਫਤਰ : 85, ਇੰਡਸਟ੍ਰੀਅਲ ਏਰੀਆ 'ਏ', ਲੂਧਿਆਣਾ-141003 (ਪੰਜਾਬ) ਫੋਨ : +91-161-2225531-35, ਈ-ਮੇਲ : contact@iolcp.com, ਵੈੱਬਸਾਈਟ : www.iolcp.com

36ਵੀਂ ਸਾਲਾਨਾ ਜਨਰਲ ਮੀਟਿੰਗ ਅਤੇ ਈ-ਵੋਟਿੰਗ ਦੀ ਜਾਣਕਾਰੀ ਆਦਿ ਦੀ ਸੂਚਨਾ ਨੈਟਿਸ ਦਿੱਤਾ ਜਾਂਦਾ ਹੈ ਕਿ ਏਜੀਔਮ ਵਿਚ ਦਰਸਾਏ ਕਾਰੋਬਾਰਾਂ ਨੂੰ ਚਲਾਉਣ ਲਈ ਆਈਓਐੱਲ ਰੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ("ਦਿ ਕੰਪਨੀ") ਦੇ ਮੈਂਬਰਾਂ ਦੀ 36ਵੀਂ ਸਾਲਾਨਾ ਜਨਰਲ ਮੀਟਿੰਗ ("ਏਜੀਐੱਮ")

ਕੰਪਨੀ ਦੋ ਮੈਂਬਰਾਂ ਦੀ 36ਵੀਂ ਸਾਲਾਨਾ ਆਮ ਮੀਟਿੰਗ (ਏਜੀਐੱਮ) ਵੀਡੀਓ ਕਾਨਫਰੇਸਿੰਗ ("ਵੀਮੀ")/ਹੋਰ ਆਡੀਓ-ਵਿਜ਼ੁਅਲ ਢੰਗਾਂ ("ਓਏਵੀਐੱਮ") ਦੁਆਰਾ ਦਿਨ ਵੀਰਵਾਰ, 10 ਅਗਸਤ, 2023 ਨੂੰ ਸਵੇਰੇ 11 30 ਵਜੋਂ (ਭਾਰਤੀ ਸਮੇਂ ਅਨੁਸਾਰ) ਹੋਵੇਗੀ। ਇਹ ਨੋਟਿਸ ਕੈਪਨੀ ਐਕਟ, 2013 ("ਦਿ ਐਕਟ") ਦੀਆਂ ਲਾ ਵਜ (ਭਾਰਗ ਨਨ ਅਨੁਸਾਰ) ਹਵਾਗਾ। ਜ਼ਿਲ੍ਹ ਜ਼ਿਲ੍ਹਾ ਕੁਪਲਾ ਅਕਰ, 2013 (ਸਾਮਲੇ ਮੰਤਰਾਲਾ ("ਐਮਸੀਏ") ਸਾਰੀਆਂ ਵਿਵੇਸਥਾਵਾਂ ਅਤੇ ਇਸ ਤਹਿਤ ਬਣਾਏ ਗਏ ਰੂਲਜ਼ ਅਤੇ ਬਾਰਪੋਰੇਟ ਮਾਮਲੇ ਮੰਤਰਾਲਾ ("ਐਮਸੀਏ") ਵੱਲੋਂ ਜਾਰੀ ਜਨਰਲ ਸਰਕੂਲਰ ਨੰ. 14/2020 ਮਿਤੀ 8 ਅਪ੍ਰੈਲ, 2020; ਜਨਰਲ ਸਰਕੂਲਰ ਨੰ. 17/2020 ਮਿਤੀ 13 ਅਪ੍ਰੈਲ, 2020, ਜਨਰਲ ਸਰਕੂਲਰ ਨੰ. 20/2020 ਮਿਤੀ 5 ਮਈ, 2020, ਜਨਰਲ ਸਰਕੂਲਰ ਜ਼ਿਲ੍ਹ 13 ਅੰਪ੍ਰਨ, 20, ਜਨਵਰੀ, 2021, ਜਨਕਲ ਸਬਕੂਲਰ ਨੇ. 21/2021 ਮਿਤੀ 14 ਦਸੰਬਰ, 20 21, ਜਨਕਲ ਸਬਕੂਲਰ ਨੇ. 2/2022 ਮਿਤੀ 5 ਮਈ, 2022 ਅਤੇ ਜਨਰਲ ਸਬਕੂਲਰ ਨੇ. 10/2022 ਮਿਤੀ 28 ਦਸੰਬਰ, 2022 ਨਾਲ ਪੜ੍ਹੇ ਜਾਂਦੇ ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੋਬੀ) (ਲਿਸਟਿੰਗ ਓਬਲੀਗੇਸ਼ਨਜ਼ ਐਂਡ ਡਿਸਕਲੌਜ਼ਰ ਰਿਕੁਆਇਰਮੈਂਟਸ) ਰੈਗੂਲੇਸ਼ਨਸ, 2015 ਅਤੇ ਸੇਬੀ ਵੱਲੋਂ ਜਾਰੀ SEBI/ HO/ CFD/CMD1/PoD-2/P/CIR/2023/4 ਮਿਤੀ 05 ਜਨਵਰੀ, 2023 ਨਾਲ ਪੜ੍ਹੇ ਜਾਂਦੇ ਸਰਕੂਲਰ ਨੰ. SEBI/HO/ CFD/CMD1/CIR/P/2020/79 ਮਿਤੀ 12 ਮਈ, 2020, ਸਰਕੂਲਨ ਨੰ. SEBI/HO/CFD/CMD2/CIR/P/2021/11 ਮਿਤੀ 15 ਜਨਵਰੀ, 2021 ਅਤੇ ਸਰਕੂਲਰ ਨੰ. SEBI/HO/CFD/CMD2/CIR/P/2022/62 ਮਿਤੀ 13 ਮਈ, 2022 ਤਹਿੰਤ ਹੈ। ਸੋਬੀ ਅਤੇ ਐਮਸੀਏ ਵੱਲੋਂ ਜਾਰੀ ਸਰਕੂਲਰਜ਼ ਨੂੰ ਸਮੁੱਚੇ ਤੌਰ 'ਤੇ "ਸਬੰਧਿਤ ਸਰਕੂਲਰਜ਼" ਵਜੋਂ ਦਰਸਾਇਆ ਗਿਆ ਹੈ"। ਸਬੈਂਧਿਤ ਸਰਕੂਲਰਜ਼ ਦੀ ਪਾਲਣਾ ਤਹਿਤ ਵਿੱਤੀ ਸਾਲ 2022−23 ਲਈ ਸਾਲਾਨਾ ਰਿਪੋਰਟ ਸਮੇਤ ਏਜੀਐਮ ਦਾ ਨੋਟਿਸ 19 ਅਗਸਤ 2023 ਨੂੰ ਉਨ੍ਹਾਂ ਸਾਰੇ ਮੈਂਬਰਾਂ ਨੂੰ ਭੇਜਿਆ ਜਾਵੇਗਾ, ਜਿਨ੍ਹਾਂ ਦੇ ਈ-ਮੇਲ ਪਤੇ ਕੰਪਨੀ/ ਡਿਪਾਜ਼ਿਟਰੀ ਪਾਰਟੀਸਿਪੈਂਟ (ਪਾਰਟੀਸਿਪੈਂਟਸ) ਕੋਲ ਰਜਿਸਟਰਡ ਹਨ। ਮੈਂਬਰਾਂ ਨੂੰ ਏਜੀਐੱਮ ਨੋਟਿਸ ਅਤੇ ਸਾਲਾਨਾ ਰਿਪੋਰਟ ਦੀ ਭੌਤਿਕ ਕਾਪੀ ਭੇਜਣ ਦੀ ਜ਼ਰੂਰਤ ਨੂੰ ਉਪਰੋਕਤ ਦਸਰਾਏ ਸਬੰਧਤ ਸਰਕੂਲਰਜ਼ ਤਹਿਤ ਖਤਮ ਕਰ ਦਿੱਤਾ ਗਿਆ ਹੈ। ਉਪਰੋਕਤ ਵਰਨਣ ਦਸਤਾਵੇਜ਼ ਕੰਪਨੀ ਦੀ ਵੈੱਬਸਾਈਟ www.iolcp.com ਅਤੇ ਸਟਾਕ ਐਕਸਚੇਂਜ ਦੀ ਵੈੱਬਸਾਈਟ ਭਾਵ ਬੀਐੱਸਈ ਲਿਮਟਿਡ ("ਬੀਐੱਸਈ")ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ਼ ਇੰਡੀਆ ਲਿਮਟਿਡ ("ਐੱਨਐੱਸਈ") ਦੀਆਂ ਕ੍ਰਮਵਾਰ ਵੈੱਬਸਾਈਟਾਂ www.bseindia.com ਅਤੇ www. nscindia.com ਉੱਪਰ ਵੀ ਉਪਲਬੱਧ ਹਨ। ਏਜੀਐੱਮ ਨੋਟਿਸ ਸੈਂਟਰਲ ਡਿਪਾਜ਼ਟਰੀ ਸਰਵਿਸਜ਼ (ਇੰਡੀਆ) ਲਿਮਟਡ ("ਸੀਡੀਐੱਸਐੱਲ") ਦੀ ਵੈੱਬਸਾਈਟ www.evotingindia.com 'ਤੇ ਵੀ ਉਪਲਬਧ ਹੈ। ਅਜਿਹੇ ਮੈਂਬਰ ਜਿਨ੍ਹਾਂ ਦੇ ਈਮੇਲ ਪਤੇ ਕੈਪਨੀ/ਆਰਟੀਏ/ਡਿਪਾਜ਼ਟਰੀਜ਼ ਕੱਲ ਰਜਿਸਟਰਡ ਨਹੀਂ ਹਨ, ਉਨ੍ਹਾਂ ਲਈ ਈਮੇਲ ਪਤੇ ਰਜਿਸਟਰਡ ਕਰਵਾਉਣ ਦੀ ਪ੍ਰਕਿਰਿਆ ਏਜੀਐੱਮ ਦੇ ਨੋਟਿਸ ਵਿਚ ਉਪਲਬਧ ਹੈ। ਐਕਟ ਦੇ ਸੈਕਸ਼ਨ 108 ਅਤੇ ਕੰਪਨੀਜ਼ (ਪ੍ਰਬੰਧ ਅਤੇ ਪ੍ਰਸ਼ਾਸਨ) ਰੂਲਜ਼, 2014 ਦੇ ਰੂਲ 20 ਦੀਆਂ ਵਿਵਸਥਾਵਾਂ, ਜਿਵੇਂ ਸੋਧੇ ਗਏ ਅਤੇ ਲਿਸਟਿੰਗ ਰੈਗੂਲੇਸ਼ਨਸ ਅਤੇ ਐੱਮਸੀਏ ਸਰਕੂਲਰਸ ਦੇ ਰੈਗੂਲੇਸ਼ਨ 44 ਦੀਆਂ ਵਿਵਸਥਾਵਾਂ ਦੀ ਪਾਲਣਾ ਕਰਦੇ ਹੋਏ ਕੰਪਨੀ ਆਪਣੇ ਸਾਰੇ ਮੈਂਬਰਾਂ ਲਈ ਏਜੀਐੱਮ ਵਿਚ ਚਲਾਏ ਜਾਣ ਵਾਲੇ ਕਾਰੋਬਾਰਾਂ ਦੇ ਸਬੰਧ ਵਿਚ ਏਜ਼ੀਐੱਮ ਤੋਂ ਪਹਿਲਾਂ ਅਤੇ ਇਸ ਦੌਰਾਨ ਰਿਮੋਟ ਈ-ਵੋਟਿੰਗ ਰਾਹੀਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ ਅਤੇ ਇਸ ਉਦੇਸ਼ ਲਈ ਕੰਪਨੀ ਦੇ ਬੋਰਡ ਦੇ ਨਿਰਦੇਸ਼ਕਾਂ ਨੇ ਇਲੈਕਟ੍ਰਾਨਿਕ ਢੰਗ ਨਾਲ ਵੋਟਿੰਗ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸੀਡੀਐੱਸਐੱਲ ਨੂੰ ਨਿਯੁਕਤ ਕੀਤਾ ਹੈ। ਅਜਿਹੇ ਸਾਰੇ ਮੈਂਬਰ ਜਿਨ੍ਹਾਂ ਕੋਲ ਕੱਟ-ਆਫ ਮਿਤੀ ਭਾਵ ਵੀਰਵਾਰ, 3 ਅਗਸਤ 2023 ਨੂੰ ਸ਼ੇਅਰ ਹਨ, ਉਹ ਰਿਮੋਟ ਈ-ਵੋਟਿੰਗ ਸਹੂਲਤ ਰਾਹੀਂ ਏਜੀਐੱਮ ਨੋਟਿਸ ਵਿਚ ਦਰਸਾਏ ਕਿਸੇ ਇਕ ਜਾਂ ਸਾਰੇ ਕਾਰੋਬਾਰਾਂ ਲਈ ਏਜੀਐੱਮ ਤੋਂ ਪਹਿਲਾਂ ਜਾਂ ਇਸ ਦੌਰਾਨ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ।

 ਏਜੀਐੱਮ ਨੋਟਿਸ ਵਿਚ ਦਰਸਾਏ ਅਨੁਸਾਰ ਆਮ ਅਤੇ ਵਿਸ਼ੇਸ਼ ਕਾਰੋਬਾਰਾਂ, ਦਾ ਲੈਣ-ਦੇਣ ਇਲੈਕਟ੍ਰਾਨਿਕ ਢੇਗਾਂ ਦੁਆਰਾ ਵੋਟਿੰਗ ਰਾਹੀਂ ਕੀਤਾ ਜਾਵੇਗਾ ਅਤੇ ਕਿਸੇ ਕਾਰੋਬਾਰ 'ਤੇ ਭੌਤਿਕੀ ਵੋਟਿੰਗ ਨਹੀਂ ਹੋਵੇਂਗੀ। ਏਜੀਐੱਮ ਨੋਟਿਸ਼ ਵਿਚ ਕਿਸੇ ਕਾਰੋਬਾਰੀ ਆਈਟਮਾਂ 'ਤੇ ਵੋਟ ਵਾਸਤੇ ਯੋਗਤਾ ਨਿਰਧਾਰਣ ਵਾਸਤੇ ਕੱਟ ਆਫ

ਅਸੀਂ ਸਾਰੇ ਮੈਂਬਰਾਂ ਨੂੰ ਇਹ ਜਾਣਕਾਰੀ ਵੀ ਦੇਣਾ ਚਾਹੁੰਦੇ ਹਾਂ ਕਿ

ਡੋਟ 03 ਅਗਸਤ, 2023 ਹੈ। ਅਜਿਹਾ ਵਿਅਕਤੀ ਜਿਸ ਦਾ ਨਾਮ ਮੈਂਬਰਾਂ ਦੇ ਰਜਿਸਟਰਡ ਜਾਂ ਕੁੱਟ ਆਫ ਡੇਟ ਨੂੰ ਡਿਪਾਜ਼ਿਟਰੀਜ਼ ਵੱਲੋਂ ਰੱਖੋ ਗਏ ਲਾਭਪਾਤਰੀ ਮਾਲਕਾਂ ਦੇ ਰਜਿਸਟਰ ਵਿਚ ਰਿਕਾਰਡ ਹੈ, ਉਹ ਰਿਸਟ ਈ–ਵੈੱਟਿੰਗ ਦੇ ਨਾਲ-ਨਾਲ ਏਜੀਐਮ ਦੌਰਾਨ ਵੋਟਿੰਗ ਦੀ ਸਹੂਲਤ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ। ਰਿਮੋਟ ਈ-ਵੋਟਿੰਗ ਅਰਸਾ ਦਿਨ ਸੋਮਵਾਰ ਮਿਤੀ 7 ਅਗਸਤ, 2023 ਨੂੰ ਸਵੇਰੇ 9.00 ਵਜੇ (ਭਾਰਤੀ ਸਮੇ

ਅਨੁਸਾਰ) ਤੋਂ ਆਰੰਭ ਹੋਵੇਗਾ ਅਤੇ ਦਿਨ ਬੁੱਧੰਵਾਰ ਮਿਤੀ 9 ਅਗਸਤ, 2023 ਨੂੰ ਸ਼ਾਮ 5.00 ਵਜੇ (ਭਾਰਤੀ ਸਮੇਂ ਅਨੁਸਾਰ) ਖਤਮ ਹੋਵੇਗੀ। ਰਿਮੋਟ ਈ-ਵੋਟਿੰਗ ਮੋਡਿਊਲ ਵੋਟਿੰਗ ਵਾਸ਼ਤੇ ਉਪਰੋਕਤ ਦਰਸਾਈ ਮਿਤੀ ਅਤੇ ਸਮੇਂ ਤੋਂ ਬਾਅਦ

ਸੀਡੀਐੱਸਐੱਲ ਦੁਆਰਾ ਹਟਾ ਦਿੱਤਾ ਜਾਵੇਗਾ। ਮੈਂਬਰ ਦੁਆਰਾ ਇਕ ਮਤੇ 'ਤੇ ਇੱਕ ਵਾਰ ਵੋਟ ਪ੍ਰਾਏ ਜਾਣ 'ਤੇ ਮੈਂਬਰ ਨੂੰ ਬਾਅਦ ਵਿਚ ਇਸ ਨੂੰ ਸੁਧਾਰ ਜਾਂ ਤਬਦੀਲ ਨਹੀਂ ਕਰ ਸਕੇਗਾ।

ਜਿਨ੍ਹਾਂ ਮੈਂਬਰਾਂ ਨੇ 36ਵੀਂ ਏਜੀਐੱਮ ਤੋਂ ਪਹਿਲਾਂ ਰਿਮੋਟ ਈ-ਵੋਟਿੰਗ ਦੇ ਰਾਹੀਂ ਆਪਣੀ ਵੋਟ ਪਾ ਦਿੱਤੀ ਹੈ ਉਨ੍ਹਾਂ ਨੂੰ ਵੀਸੀ/ਓਏਵੀਐੱਮ ਦੇ ਰਾਹੀਂ ਏਜੀਐੱਮ ਵਿਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਏਜੀਐੱਮ ਦੌਰਾਨ ਉਹ ਦੋਬਾਰਾ ਆਪਣੀ ਵੋਟ ਪਾਉਣ ਦੇ ਹੱਕਦਾਰ ਨਹੀਂ ਹੋਣਗੇ। ਫਿਰ ਵੀ, ਏਜੀਐੱਮ ਵਿਚ ਹਿੱਸਾ ਲੈ ਰਹੇ ਮੈਂਬਰ ਅਤੇ ਜਿਨ੍ਹਾਂ ਨੇ ਰਿਮੁੱਟ ਈ-ਵੋਟਿੰਗ ਅਤੇ ਹੋਰ ਕਿਸੇ ਢੰਗ ਦੇ ਨਾਲ ਆਪਣੀ ਵੋਟ ਨਹੀਂ ਪਾਈ ਹੈ ਉਹ ਅਜਿਹਾ ਕਰਨ ਲਈ ਸੁਤੰਤਰ ਹੋਣਗੇ। ਉਹ ਏਜੀਐੱਮ ਦੌਰਾਨ ਉਪਲੱਬਧ ਈ-ਵੋਟਿੰਗ ਪ੍ਣਾਲੀ ਦੁਆਰਾ ਆਪਣੇ ਵੋਟ ਪਾਉਣ ਦੇ ਹੱਕਦਾਰ ਹੋਣਗੇ।

ਬੁੱਕ ਕਲੋਜ਼ਰ: ਮੈਂਬਰਾਂ ਦਾ ਰਜਿਸਟਰ ਅਤੇ ਸ਼ੇਅਰ ਟਰਾਂਸਫਰ ਕਿਤਾਬਾਂ ਮਿਤੀ 04 ਅਗਸਤ, 2023 ਫੋ 10 ਅਗਸਤ, 2023 ਤਕ ਏਜੀਐੱਮ'ਦੇ ਮਕਸਦ ਲਈ ਬੰਦ ਰਹਿਣਗੀਆਂ।

ਵੀ/ਸੀ ਓਏਵੀਐੱਮ ਰਾਹੀਂ ਏਜੀਐੱਮ 'ਚ ਸ਼ਾਮਲ ਹੋਣ ਲਈ ਹਦਾਇਤਾਂ ਸਮੇਤ ਏਜੀਐੱਮ ਦੌਰਾਨ ਰਿਮੋਟ ਈ-ਵੋਟਿੰਗ ਜਾਂ ਈ-ਵੋਟਿੰਗ ਲਈ ਵਿਸਥਾਰਤ ਵਿਧੀ ਏਜੀਐੱਮ ਦੇ ਨੋਟਿਸ ਵਿਚ ਉਪਲਬੱਧ ਹੈ। ਕੋਈ ਵੀ ਮੈਂਬਰ ਏਜੀਐੱਮ ਦੇ ਨੋਟਿਸ ਤੋਂ ਬਾਅਦ ਈ-ਮੇਲ ਭੇਜ ਕੇ ਕੰਪਨੀ ਦਾ ਮੈਂਬਰ ਬਣਦਾ ਹੈ ਅਤੇ ਕੱਟ

ਆਫ਼ ਡੇਟ ਅਰਬਾਤ 03 ਅਗਸਤ, 2023 ਨੂੰ ਸ਼ੇਅਰ ਰੱਖਦਾ ਹੈ, ਉਹ helpdesk.evoting.cdslindia. com ਉੱਪਰ ਇਕ ਬੋਨਤੀ ਭੇਜ ਕੇ ਲਾਗਇਨ ਕ੍ਰਿਡੈਸ਼ੀਅਲ ਪ੍ਰਾਪਤ ਕਰ ਸਕਦਾ ਹੈ। ਇਸ ਤੋਂ, ਇਲਾਵਾ ਜੇਕਰ ਇੱਕ ਵਿਅਕਤੀ ਪਹਿਲਾਂ ਹੀ ਸੀਡੀਐੱਸਐੱਲ ਕੋਲ ਰਿਮੇਟ ਈ-ਵੋਟਿੰਗ ਲਈ ਰਜਿਸਟਰਡ ਹੋ ਤਾਂ ਉਹ ਆਪਣੇ ਮੌਜੂਦਾ ਲਾਗਇਨ ਆਈਡੀ ਅਤੇ ਪਾਸਵਰਡ ਦੀ ਵਰਤੋਂ ਕਰ ਸਕਦਾ ਹੈ ਅਤੇ ਆਪਣੀ ਵੋਟ ਪਾ ਸਕਦਾ ਹੈ। ਯੂਜ਼ਰ ਆਈਡੀ ਅਤੇ ਪਾਸਵਰਡ ਪ੍ਰਾਪਤ ਕਰਨ ਲਈ ਵਿਸਥਾਰਤ ਵਿਧੀ ਏਜੀਐੱਮ ਦੇ ਨੋਟਿਸ `ਚ ਉਪਲੱਬਧ ਕਰਵਾਈ

ਡੀਮੈਂਟ ਸੇਡ ਵਿਚ ਸ਼ੋਅਰਾਂ ਨੂੰ ਰੱਖਣ ਵਾਲੇ ਵਿਅਕਤੀਗਤ ਸ਼ੋਅਰਹੋਲਡਰ ਕਿਸੇ ਤਕਨੀਕੀ ਮੰਦੇ ਨਾਲ ਸਬੰਧਿਤ ਅੜਚਨ ਲਈ ਡਿਪਾਜ਼ਿਟਰੀ ਭਾਵ ਸੀਡੀਐੱਸਐੱਲ ਅਤੇ ਐੱਨਐੱਸਡੀਐੱਲ ਲਈ ਹੈਲਪਡੇਸਕ :

ਲਾਗਇਨ ਟਾਈਪ ਹੈਲਪਡੇਸਕ ਵੇਰਵੇ ਸੀਡੀਐਸਐਲ ਲਾਗਇਨ ਵਿਚ ਕਿਸੇ ਤਰ੍ਹਾਂ ਦੀ ਤਕਨੀਕੀ ਦਿੱਕਤ ਦਾ ਸਾਹਮਣਾ ਕਰਨ ਸਕਿਉਰਟੀਜ਼ ਵਾਲੇ ਮੈਂਬਰ helpdesk.evoting@cdslindia.com ਤੋ ਲਾਗਇਨ ਕਰਕੇ ਜਾਂ ਟੋਲ ਵੀ ਨੰ. 1800 22 55 33 'ਤੇ ਕਾਲ ਰਾਹੀ ਬੇਨਤੀ ਭੇਜ ਕੇ ਸੀਐੱਸਡੀਐੱਲ ਹੈਲਪਡੈਸਕ ਨਾਲ ਸੰਪਰਕ ਕਰ ਸਕਦੇ ਹਨ। ਲਾਗਇਨ ਵਿਚ ਕਿਸੇ ਤਰ੍ਹਾਂ ਦੀ ਤਕਨੀਕੀ ਦਿੱਬਤ ਦਾ ਸਾਹਮਣਾ ਕਰਨ ਵਾਲੇ ਮੈਂਬਰ evoling@nsdi co.in ਜਾਂ ਟੇਲ ਵੀ ਨੇ 1800 1020 990 ਅਤੇ 1800 224430 ਤੇ ਕਾਲ ਰਾਹੀਂ ਬੇਨਤੀ ਵੇਜ ਕੇ ਅੰਨਿਐੱਸਡੀਐੱਲ ਹੈਲਪਡੈਸਕ ਨਾਲ ਸੰਪਰਕ ਕਰ ਸਕਦੇ ਹਨ। ਐਨਐਸਡੀਐਲ

ੂਰ ਕਾਨ ਰਾਹਾਂ ਸਨਗ ਭਜ ਕੇ ਅਨੁਸਾਗਰੀਐੱਨ ਸੁਸ਼ਡੀਕ ਨਾਲ ਸੈਪੰਗ ਕਰ ਸਕਦੇ ਹਨ। ਦੇ ਜ਼ਿੰਨੀਐੱਮ ਦੌਰਾਨ ਰਿਮੋਟ ਦੀ -ਵਟਿੰਗ/ਦੀ ਵੋਟਿੰਗ ਸਾਬੰਧੀ ਕਿਸੇ ਵੀ ਪੁੱਛ ਰਿਵਿ:ਸਪੱਸ਼ਟੀ-ਕਰਨ ਲਈ ਵੀਡਿਟਿੰਗ ਸਾਬੰਧੀ ਨਿਸ਼ ਦੇ ਸ਼ੁਰੂ ਦੇ ਸ਼ੁਰੂ ਸੰਗ੍ਰ ਨੇ ਸ਼ੁਰੂ ਸੰਗ੍ਰ ਨੇ ਸ਼ੁਰੂ ਸ਼ੁਰੂ ਦੇ ਸ਼ੁਰੂ ਸ਼ੁਰੂ ਸੰਗ੍ਰ ਨੇ ਸ਼ੁਰੂ ਸ਼ੁਰੂ ਸੰਗ੍ਰ ਨੇ ਸ਼ੁਰੂ ਸ਼ੁਰੂ ਸੰਗ੍ਰ ਨੇ ਸ਼ੁਰੂ ਸ਼ਿਕੂ ਸ਼ੁਰੂ ਸ਼ਿਕੂ ਸ਼ੁਰੂ ਸ

ਅਤੇ ਰਾਜ ਸਿੰਘ ਵਾਈਸ ਪ੍ਰੈਗੀਡੈਂਟ ਅਤੇ ਕੰਪਨੀ ਸੈਕਟਰੀ



ਮਾਲਪੁਰ ਜੱਟਾਂ ਦੇ

ਪਿ ਦੱਸਿਆ ਕਿ

ਦੀ ਚੌਕਸ ਜਵਾਨਾਂ ਵੱਲੋਂ ਸਰਹੱਦ 'ਤੇ ਪੂਰੀ

ਚੌਕਸੀ ਨਾਲ ਸਰਹੱਦ ਦੀ ਰਾਖੀ ਕੀਤੀ ਜਾ